



Punjab Government Gazette

Published by Authority

No. 52] CHANDIGARH, FRIDAY, DECEMBER 25, 2020 (PAUSA 4, 1942 SAKA)

PART I

Punjab Government Notifications and Orders

ਡਾਇਰੈਕਟੋਰੇਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ

(ਅਮਲਾ-3 ਸਾਖਾ)

ਖੇਤੀ ਭਵਨ, ਫੇਜ਼-6, ਐਸ.ਏ.ਐਸ. ਨਗਰ।

ਮਿਤੀ 9 ਨਵੰਬਰ, 2020

ਨੰ:3ਏ-1278/ਅ3(5)/13878-979.-ਇਹ ਕਿ ਸ਼੍ਰੀਮਤੀ ਦਵਿੰਦਰ ਕੌਰ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ, ਗਰੇਡਿੰਗ ਸਹਾਇਕ ਨੂੰ ਤਰਸ ਦੇ ਅਧਾਰ ਤੇ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ:14456-58/3-18(38)ਅ3(5) ਮਿਤੀ 29-5-2001 ਰਾਹੀਂ ਬਤੌਰ ਕਲਰਕ ਦਫਤਰ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਅਧੀਨ ਨਿਯੁਕਤ ਕੀਤਾ ਗਿਆ ਸੀ। ਕਰਮਚਾਰੀ ਨੇ ਆਪਣੀ ਹਾਜ਼ਰੀ ਰਿਪੋਰਟ ਮਿਤੀ 31-5-2001 ਨੂੰ ਪੇਸ਼ ਕੀਤੀ ਸੀ।

ਇਹ ਕਿ ਕਰਮਚਾਰੀ ਨੂੰ ਡਿਊਟੀ ਤੋਂ ਬਿਨਾਂ ਆਗਿਆ ਗੈਰ-ਹਾਜ਼ਰ ਰਹਿਣ ਕਾਰਨ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ: 3ਏ-1278/ਅ3(5)/16069 ਮਿਤੀ 05-09-2019 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ਼ 1970 ਦੀ ਧਾਰਾ 8 ਅਧੀਨ ਹੇਠ ਦਰਸਾਏ ਦੋਸ਼ਾਂ ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਸੀ:-

1. ਬਿਨਾਂ ਛੁੱਟੀ ਪ੍ਰਵਾਨ ਕਰਵਾਏ ਲਗਾਤਾਰ ਡਿਊਟੀ ਤੋਂ ਗੈਰ ਹਾਜ਼ਰ ਰਹਿਣਾ।
2. ਹੁਕਮ ਅਦੁੱਲੀ।
3. ਦਫਤਰੀ ਹੁਕਮਾਂ ਦੀ ਉਲੰਘਣਾ ਕਰਨਾ।

ਇਹ ਕਿ ਕਰਮਚਾਰੀ ਨੂੰ ਦੋਸ਼ ਸੂਚੀ ਇਸ ਦਫਤਰ ਦੇ ਮੀਮੋ ਨੰ:3ਏ-1278/ਅ3(5)16070 ਮਿਤੀ 05-09-2019 ਰਾਹੀਂ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਕਰਮਚਾਰੀ ਨੂੰ ਸਰਵ ਕਰਵਾਉਣ ਲਈ ਭੇਜੀ ਗਈ। ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਵੱਲੋਂ ਦੋਸ਼ ਸੂਚੀ ਆਪਣੇ ਪੱਤਰ ਨੰ: 8337 ਮਿਤੀ 12-09-2019 ਰਾਹੀਂ ਕਰਮਚਾਰੀ ਦੇ ਘਰ ਦੇ ਪਤੇ ਤੇ ਭੇਜੀ ਗਈ ਸੀ ਜੋ ਕਿ ਅਣ-ਡਲਿਵਰ ਹੋਏ ਇਸ ਕਥਨ ਨਾਲ left without A ਵਾਪਿਸ ਆ ਗਈ। ਫਿਰ ਇਸ ਦਫਤਰ ਦੇ ਪੱਤਰ ਨੰ: 3ਏ-1278/ਅ3(5)18200 ਮਿਤੀ 05-11-2019 ਰਾਹੀਂ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਕਿਸੇ ਜੁੰਮੇਵਾਰ ਅਧਿਕਾਰੀ/ਕਰਮਚਾਰੀ ਦੀ ਡਿਊਟੀ ਲਗਾ ਕੇ ਚਾਰਜ ਸੀਟ ਸਰਵ ਕਰਵਾਉਣ ਲਈ ਲਿਖਿਆ ਗਿਆ। ਜਿਸ ਦੇ ਸਬੰਧ ਵਿੱਚ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਵੱਲੋਂ ਪੱਤਰ ਨੰ:11051 ਮਿਤੀ 11-12-2019 ਰਾਹੀਂ ਸੂਚਿਤ ਕੀਤਾ ਗਿਆ ਸੀ, ਕਿ ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਨੂੰ ਦੋਸ਼ ਸੂਚੀ ਸਰਵ ਕਰਵਾਉਣ ਲਈ ਪੱਤਰ ਨੰ: 10519-21 ਮਿਤੀ 21-11-2019 ਰਾਹੀਂ ਸ਼੍ਰੀ ਕੁਲਵੰਤ ਸਿੰਘ, ਖੇਤੀਬਾੜੀ ਸੂਚਨਾ ਅਫਸਰ, ਸ਼੍ਰੀ ਮਨਿੰਦਰ ਸਿੰਘ, ਟ੍ਰੇਨਿੰਗ ਅਫਸਰ ਮੇਲ ਅਤੇ ਸ਼੍ਰੀਮਤੀ ਰਚਨਾ, ਸੀ.ਸਹਾਇਕ ਦੀ ਕਮੇਟੀ ਗਠਿਤ ਕੀਤੀ ਗਈ ਸੀ। ਗਠਿਤ ਕਮੇਟੀ ਉਸ ਦੇ ਪਿੰਡ ਦੇ ਐਡਰੈਸ ਤੇ ਗਏ ਪ੍ਰੰਤੂ ਪਿੰਡ ਦੇ ਸਰਪੰਚ ਨੇ ਲਿਖ ਕੇ ਦਿੱਤਾ

ਕਿ ਉਹ ਪਿਛਲੇ 10 ਸਾਲ ਤੋਂ ਇਸ ਪਿੰਡ ਵਿੱਚ ਨਹੀਂ ਰਹਿੰਦੇ ਹਨ, ਉਹ ਅੰਮ੍ਰਿਤਸਰ ਰਹਿੰਦੇ ਹਨ। ਜਦੋਂ ਗਠਿਤ ਕਮੇਟੀ ਅੰਮ੍ਰਿਤਸਰ ਦੇ ਐਡਰੈਸ ਤੇ ਗਈ ਤਾਂ ਉਹਨਾਂ ਦੇ ਘਰ ਤੇ ਤਾਲਾ ਲੱਗਾ ਹੋਇਆ ਸੀ ਤੇ ਮਹੁੱਲਾ ਵਾਸੀਆਂ ਦੇ ਕਹਿਣ ਮੁਤਾਬਿਕ ਕਾਊਂਸਲ ਨੇ ਲਿਖ ਕੇ ਦਿੱਤਾ ਹੈ ਕਿ ਸ਼੍ਰੀਮਤੀ ਦਵਿੰਦਰ ਕੌਰ ਪਰਿਵਾਰ ਸਮੇਤ ਵਿਦੇਸ਼ ਚਲੀ ਗਈ ਹੈ। ਜਿਸ ਕਾਰਨ ਚਾਰਜਸ਼ੀਟ ਸਰਵ ਨਹੀਂ ਕਰਵਾਈ ਜਾ ਸਕੀ।

ਇਹ ਕਿ ਇਸ ਦਫਤਰ ਵੱਲੋਂ ਅੰ:ਵਿ:ਪੱਤਰ ਨੰ:3ਏ-1278ਅ3(5)1310 ਮਿਤੀ 23-01-2020 ਰਾਹੀਂ ਸ਼੍ਰੀ ਜਗਤਾਰ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਨੂੰ ਪੜਤਾਲੀਆ ਅਫਸਰ ਲਗਾਇਆ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਆਪਣੇ ਅੰ:ਵਿ:ਪੱਤਰ ਨੰ: 2105/ਸਟੈਨੋ ਮਿਤੀ 25-9-2020 ਰਾਹੀਂ ਆਪਣੀ ਪੜਤਾਲ ਰਿਪੋਰਟ ਭੇਜੀ ਗਈ, ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਮੇਰੇ ਵੱਲੋਂ ਬਤੌਰ ਪੜਤਾਲੀਆ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਦੁਬਾਰਾ ਪੜਤਾਲ ਕੀਤੀ ਗਈ, ਉਸ ਅਨੁਸਾਰ ਸ਼੍ਰੀਮਤੀ ਦਵਿੰਦਰ ਕੌਰ ਦੇ ਮਕਾਨ ਤੇ ਤਾਲਾ ਲੱਗਾ ਹੋਇਆ ਸੀ ਅਤੇ ਗੁਆਢੀ ਸ਼੍ਰੀ ਅੰਮਿਤ ਕੁਮਾਰ ਪੁੱਤਰ ਸ਼੍ਰੀ ਅਰੁੰਦ ਮਕਾਨ ਨੰ: 200 ਏ ਸਰਦਾਰ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਸ਼੍ਰੀਮਤੀ ਦਵਿੰਦਰ ਕੌਰ ਵਿਦੇਸ਼ ਚਲੀ ਗਈ ਹੈ। ਇਸ ਤੋਂ ਇਲਾਵਾ ਉਸ ਇਲਾਕੇ ਦੇ ਕੌਂਸਲਰ ਸ਼੍ਰੀ ਅਸਵਨੀ ਕੁਮਾਰ ਨਵੀ ਭਗਤ ਨੇ ਵੀ ਲਿਖਤੀ ਬਿਆਨ ਦਿੱਤਾ ਕਿ ਸ਼੍ਰੀਮਤੀ ਦਵਿੰਦਰ ਕੌਰ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ ਨੂੰ ਜਾਤੀ ਤੌਰ ਤੇ 8-10 ਸਾਲ ਤੋਂ ਜਾਣਦਾ ਹੈ। ਉਹ ਉਪਰੋਕਤ ਪਤੇ ਤੇ ਪਿਛਲੇ ਇੱਕ ਸਾਲ ਤੋਂ ਨਹੀਂ ਰਹਿ ਰਹੀ। ਮਹੁੱਲਾ ਵਾਸੀਆਂ ਦੇ ਕਹਿਣ ਮੁਤਾਬਿਕ ਉਹ ਪਰਿਵਾਰ ਸਮੇਤ ਵਿਦੇਸ਼ ਚਲੀ ਗਏ ਹਨ। ਇਸ ਤੋਂ ਇਲਾਵਾ ਦੂਸਰੇ ਐਡਰੈਸ ਮੁਤਾਬਿਕ ਪਿੰਡ ਕਸੇਲ (ਹਰਬੰਸਪੁਰਾ) ਦੇ ਸਰਪੰਚ ਨੇ ਵੀ ਲਿਖਤੀ ਬਿਆਨ ਦਿੱਤੀ (ਕਾਪੀ ਨੱਥੀ) ਕਿ ਸ਼੍ਰੀਮਤੀ ਦਵਿੰਦਰ ਕੌਰ, ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ ਪਿਛਲੇ 10 ਸਾਲ ਤੋਂ ਇਸ ਪਤੇ ਤੇ ਨਹੀਂ ਰਹਿ ਰਹੀ, ਸ਼ਹਿਰ ਚਲੀ ਗਈ ਹੈ ਇਸ ਕਰਕੇ ਚਾਰਜਸ਼ੀਟ ਨਹੀਂ ਲੈ ਸਕਦੇ। ਇਸ ਤਰ੍ਹਾਂ ਕਰਮਚਾਰਨ ਵਿਦੇਸ਼ ਹੋਣ ਕਾਰਨ ਪੜਤਾਲ ਵਿੱਚ ਸਾਮਲ ਨਹੀਂ ਹੋ ਸਕੀ ਅਤੇ ਕਰਮਚਾਰਨ ਦੇ ਪੜਤਾਲ ਵਿੱਚ ਸਾਮਲ ਨਾ ਹੋਣ ਕਰਕੇ ਇਹ ਪੜਤਾਲ ਮੁਕੰਮਲ ਨਹੀਂ ਹੋ ਸਕੀ।

ਇਹ ਕਿ ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਜੋ ਕਿ ਮਿਤੀ 11-9-2018 ਤੋਂ ਲਗਾਤਾਰ ਡਿਊਟੀ ਤੇ ਗੈਰ ਹਾਜ਼ਰ ਚੱਲ ਰਹੀ ਹੈ। ਜਿਸ ਦਾ ਗੈਰ ਹਾਜ਼ਰੀ ਦਾ ਸਮਾਂ ਇੱਕ ਸਾਲ ਤੋਂ ਵੱਧ ਹੋ ਚੁੱਕਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸ਼ੋਨਲ-2 ਸਾਖਾ) ਦੇ ਪੱਤਰ ਮਿਤੀ 12-5-2017 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਿਨਾਂ ਪਹਿਲਾਂ ਛੁੱਟੀ ਮੰਨਜ਼ੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿੰਦਾ ਹੈ ਅਤੇ ਇਹ ਗੈਰ ਹਾਜ਼ਰ ਦਾ ਸਮਾਂ ਚਲਦੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਜਾਂਦਾ ਹੈ ਤਾਂ ਉਸ ਵੱਲੋਂ ਸਰਕਾਰੀ ਸਰਵਿਸ ਤੋਂ ਅਸਤੀਫਾ ਦਿੱਤਾ ਸਮਝਿਆ ਜਾਵੇਗਾ, ਭਾਵ ਉਸ ਵੱਲੋਂ ਸਰਕਾਰੀ ਸਰਵਿਸ ਤੋਂ (deemed resignation) ਮੰਨਿਆ ਜਾਵੇਗਾ।

ਉਪਰੋਕਤ ਨੂੰ ਮੁੱਖ ਰੱਖਦੇ ਹੋਏ ਅਤੇ ਪੂਰੀ ਗੱਧ ਨਾਲ ਵਿਚਾਰਦੇ ਹੋਏ ਮੈਂ ਰਾਜੇਸ਼ ਵਸ਼ਿਸਟ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਦਫਤਰ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੂੰ ਮਿਤੀ 11-09-2018 ਤੋਂ ਲਗਾਤਾਰ ਹੁਣ ਤੱਕ ਆਪਣੀ ਡਿਊਟੀ ਤੋਂ ਬਿਨ੍ਹਾ ਆਗਿਆ ਗੈਰ ਹਾਜ਼ਰ ਰਹਿਣ ਕਰਕੇ, ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮ 1970 ਦੀ ਧਾਰਾ 8 ਅਧੀਨ ਉਸ ਦੀਆਂ ਸੇਵਾਵਾਂ ਸਮਾਪਤ ਕਰਦਾ ਹਾਂ।

ਕਰਮਚਾਰੀ ਦਾ ਪੱਕਾ ਪਤਾ ਹੇਠ ਲਿਖੇ ਅਨੁਸਾਰ ਹੈ:-

- ਪੱਕਾ ਪਤਾ: 1. ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਪਤਨੀ ਲੇਟ ਸ਼੍ਰੀ ਤੇਜਿੰਦਰ ਸਿੰਘ ਵਾਸੀ
ਮਕਾਨ ਨੰ 199 ਪਿੰਡ ਤੁੰਗਵਾਲਾ, ਸਰਦਾਰ ਐਵੀਨਿਊ, ਅੰਮ੍ਰਿਤਸਰ।
2. ਸ਼੍ਰੀਮਤੀ ਦਵਿੰਦਰ ਕੌਰ, ਕਲਰਕ ਪਤਨੀ ਲੇਟ ਸ਼੍ਰੀ ਤਜਿੰਦਰ ਸਿੰਘ
ਪਿੰਡ: ਵੀ.ਪੀ.ਓ ਕਸੇਲ, ਅੰਮ੍ਰਿਤਸਰ।

ਸਹੀ/-

ਰਾਜੇਸ਼ ਵਸ਼ਿਸਟ,

ਡਾਇਰੈਕਟਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

ਮਿਤੀ: 15-10-2020